

“Working To Get Central Alberta Working”

## ਔਪਰਚੂਨਿਟੀਜ਼ ਫੰਡ ਬਾਰੇ ਸੰਖੇਪ ਜਾਣਕਾਰੀ

- ਰੋਜ਼ਗਾਰ ਲਈ ਸਹਾਇਤਾ ਅਤੇ ਸੇਵਾਵਾਂ ਮੁਹੱਈਆ ਕਰਦਾ ਹੈ ਜੋ ਭਾਗ ਲੈਣ ਵਾਲਿਆਂ ਦੀਆਂ ਲੋੜਾਂ ਦੀ ਪੂਰਤੀ ਮੁਤਾਬਿਕ ਬਣਾਈਆਂ ਗਈਆਂ ਹਨ। ਸੇਵਾਵਾਂ ਸਾਰੇ ਸੈਂਟਰਲ ਐਲਬਰਟਾ ਭਰ 'ਚ ਮੁਹੱਈਆ ਕੀਤੀਆਂ ਜਾਂਦੀਆਂ ਹਨ।
- ਸਾਰੇ ਵਿਅਕਤੀਆਂ ਨੂੰ ਪੱਕੇ ਰੂਪ 'ਚ ਆਪਣੇ ਸਰੀਰਕ ਜਾਂ ਮਾਨਸਿਕ ਤੌਰ 'ਤੇ ਆਪੰਗ ਹੋਣ ਦੀ **ਸਵੈ-ਪਛਾਣ** ਦੇਣੀ ਜ਼ਰੂਰੀ ਹੋਵੇਗੀ ਅਤੇ ਸਾਰੇ 15 ਸਾਲ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਹਨ।
- ਵਿਅਕਤੀ ਜ਼ਰੂਰ ਪਿਛਲੇ ਪੰਜ ਸਾਲਾਂ ਤੋਂ ਬੇਰੋਜ਼ਗਾਰ ਹੋਣੇ ਚਾਹੀਦੇ ਹਨ।
- ਵਿਅਕਤੀ ਜ਼ਰੂਰ ਸਥਿਰ ਹਾਲਤ 'ਚ ਅਤੇ ਰੋਜ਼ਗਾਰ ਲੈਣ ਲਈ ਪ੍ਰਤਿਬਧ ਹੋਣੇ ਚਾਹੀਦੇ ਹਨ। ਹਰੇਕ ਅਰਜ਼ੀ ਇਸ ਦੀ ਮੈਰਿਟ ਦੇ ਆਧਾਰ 'ਤੇ ਵੇਖੀ ਜਾਂਦੀ ਹੈ।
- ਅਸੀਂ ਉਨ੍ਹਾਂ ਵਿਅਕਤੀਆਂ ਨਾਲ ਕੰਮ ਕਰਨ ਤੋਂ **ਅਸਮਰੱਥ** ਹਾਂ, ਜਿਹੜੇ;
  - ਪਿਛਲੇ 5 ਸਾਲਾਂ 'ਚ ਐਂਪਲਾਇਮੈਂਟ ਇੰਸ਼ੋਰੈਂਸ 'ਤੇ ਰਹੇ ਹਨ,
  - ਡਬਲਿਊ ਸੀ ਬੀ ਤੋਂ ਜਿੰਨ੍ਹਾਂ ਦਾ ਕਲੇਮ ਚੱਲ ਰਿਹਾ ਹੈ,
  - ਕਿਸੇ ਇੰਸ਼ੋਰੈਂਸ ਪ੍ਰਦਾਤਾ ਰਾਹੀਂ ਡਿਸਏਬਿਲਿਟੀ ਬੈਨੇਫਿਟ ਲੈ ਰਹੇ ਹਨ,
  - ਜਾਂ ਜਿਹੜੇ ਸੂਬੇ ਵੱਲੋਂ ਫੰਡ ਕੀਤੇ ਪ੍ਰੋਗਰਾਮਾਂ ਜਾਂ ਸੇਵਾਵਾਂ ਲਈ ਯੋਗ ਬਣਦੇ ਹਨ।
- **ਜ਼ਰੂਰੀ ਤੌਰ 'ਤੇ ਇਹ ਫੰਡ ਦਾ ਆਖਰੀ ਚਾਰਾ ਹੋਵੇ।** ਹੋਰ ਹਰ ਕਿਸਮ ਦੀ ਫੰਡਿੰਗ ਪਹਿਲਾਂ ਖਤਮ ਹੋ ਗਈ ਹੋਣੀ ਚਾਹੀਦੀ ਹੈ; ਅਸੀਂ ਹੋਰਨਾਂ ਫੰਡ ਦੇਣ ਵਾਲਿਆਂ ਅਤੇ ਸੇਵਾਵਾਂ ਪ੍ਰਦਾਨ-ਕਰਤਿਆਂ ਨਾਲ ਸਹਿਯੋਗੀ ਰੂਪ 'ਚ ਕੰਮ ਕਰ ਸਕਦੇ ਹਾਂ। ਭਾਗ ਲੈਣ ਵਾਲਿਆਂ ਦੀ ਹੇਠ ਲਿਖਿਆਂ 'ਚ ਮਦਦ ਕਰ ਸਕਦੇ ਹੋਵਾਂਗੇ:
  - ਰੋਜ਼ਗਾਰ ਲੈਣ ਵਾਸਤੇ ਸਕਿੱਲ ਅੱਪਗਰੇਡ ਕਰਨ ਜਾਂ ਟ੍ਰੇਨਿੰਗ ਵਾਸਤੇ,
  - ਟ੍ਰੇਨਿੰਗ ਵਾਸਤੇ ਸਪਲੀਮੈਂਟਰੀ ਖਰਚਿਆਂ ਦੀ ਅਦਾਇਗੀ, ਮਤਲਬ; ਕਿਤਾਬਾਂ, ਆਵਾਜਾਈ, ਡੇ-ਕੇਅਰ ਆਦਿ,
  - ਇਕ ਵਾਰ ਦੇ ਖਰਚੇ ਜਿਹੜੇ ਸਿੱਧੇ ਤੌਰ 'ਤੇ ਰੋਜ਼ਗਾਰ ਨਾਲ ਸਬੰਧਤ ਹੋਣ ਜਿਵੇਂ ਵਿਸ਼ੇਸ਼ ਪ੍ਰਕਾਰ ਦੇ ਕੱਪੜਿਆਂ ਦੀਆਂ ਲੋੜਾਂ, ਸ਼ੁਰੂਆਤੀ ਆਵਾਜਾਈ ਦੇ ਖਰਚੇ, ਜਾਂ ਚਾਈਲਡ ਕੇਅਰ ਦੇ ਸ਼ੁਰੂਆਤੀ ਖਰਚੇ,
  - ਭਾਗ ਲੈਣ ਵਾਲੇ ਵਿਅਕਤੀ ਲਈ ਸਾਜ਼-ਸਮਾਨ, ਜਿਹੜਾ ਉਸਨੂੰ ਆਪਣੇ ਰੋਜ਼ਗਾਰ ਜਾਂ ਟ੍ਰੇਨਿੰਗ ਵਾਸਤੇ ਅਨੁਕੂਲ ਹੋਣ ਲਈ ਚਾਹੀਦਾ ਹੋਵੇ,
  - ਅਤੇ/ਜਾਂ ਰੋਜ਼ਗਾਰ ਦੇਣ ਵਾਲਿਆਂ ਲਈ ਵੇਜ ਸਬਸਿਡੀ, ਜਿਹੜੀ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਰੋਜ਼ਗਾਰ ਲਈ ਟ੍ਰੇਨਿੰਗ ਦੇਣ ਦੇ ਖਰਚਿਆਂ ਦੀ ਕੁਝ ਪੂਰਤੀ ਕਰਦੀ ਹੋਵੇ।

ਲਈ

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ:

Opportunities Funds Program @ 403-343-6249 or 1-877-643-6249

